

ਸਿਟੀ ਵਿੱਚ ਫੈਸਿਲਿਟੀਜ਼ ਦੇ ਬੰਦ ਹੋਣ ਅਤੇ ਕਾਰਜਕਰਮ ਰੱਦ ਹੋਣ ਦਾ ਸਮਾਂ ਵਧਣ ਕਾਰਨ ਗੈਰ-ਜ਼ਰੂਰੀ ਸੇਵਾਵਾਂ ਵਿੱਚ ਲੱਗੇ ਕਰਮਚਾਰੀਆਂ ਨੂੰ ਅਸਥਾਈ ਤੌਰ ਤੇ ਨੌਕਰੀ ਤੋਂ ਹਟਾਇਆ ਗਿਆ

ਬ੍ਰੈਂਪਟਨ, ਓਨਟਾਰੀਓ (17 ਅਪ੍ਰੈਲ, 2020) – COVID-19 (ਸੀ.ਓ.ਵੀ.ਆਈ.ਡੀ.-19) ਨੂੰ ਫੈਲਣ ਤੋਂ ਰੋਕਣ ਲਈ, ਵੱਧ ਸਮੇਂ ਤੱਕ ਫੈਸਿਲਿਟੀਜ਼ ਦੇ ਬੰਦ ਹੋਣ ਅਤੇ ਪ੍ਰੋਗਰਾਮਿੰਗ ਰੱਦ ਹੋਣ ਦੇ ਕਾਰਨ, ਸਿਟੀ ਆਫ ਬ੍ਰੈਂਪਟਨ ਨੇ ਇੱਕ ਮੁਸ਼ਕਲ ਫੈਸਲਾ ਲਿਆ ਹੈ। ਇਸ ਫੈਸਲੇ ਦੇ ਮੁਤਾਬਿਕ 18 ਅਪ੍ਰੈਲ, 2020 ਤੋਂ, ਗੈਰ-ਜ਼ਰੂਰੀ ਅਤੇ ਗੈਰ-ਮਹੱਤਵਪੂਰਣ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਪਾਰਟ ਟਾਈਮ, ਅਸਥਾਈ/ਅਨਿਯਮਿਤ ਅਤੇ ਸਿਰਫ਼ ਸੀਜਨ ਦੇ ਸਮੇਂ ਕੰਮ ਕਰਨ ਵਾਲੇ ਸਟਾਫ਼ ਮੈਂਬਰਾਂ ਨੂੰ ਅਸਥਾਈ ਤੌਰ ਤੇ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ।

ਇਹ ਅਸਥਾਈ ਕਾਰਵਾਈ ਹੈ। ਸਿਟੀ ਭਰੋਸਾ ਦਿੰਦੀ ਹੈ ਕਿ ਜਿਵੇਂ ਹੀ ਅਸੀਂ ਵੱਖ-ਵੱਖ ਪ੍ਰੋਗਰਾਮ ਅਤੇ ਸੇਵਾਵਾਂ ਦੁਬਾਰਾ ਸ਼ੁਰੂ ਕਰਾਂਗੇ, ਇਹਨਾਂ ਕਰਮਚਾਰੀਆਂ ਨੂੰ ਵਾਪਸ ਕੰਮ ਤੇ ਬੁਲਾਵਾਂਗੇ।

ਇਸ ਦੌਰਾਨ, ਸਿਟੀ, ਇਸ ਫੈਸਲੇ ਤੋਂ ਪ੍ਰਭਾਵਿਤ ਕਰਮਚਾਰੀਆਂ ਨੂੰ ਸਹਿਯੋਗ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸਿਟੀ ਦਾ ਅਨੁਮਾਨ ਹੈ ਕਿ ਕਈ ਕਰਮਚਾਰੀ, ਕੈਨੇਡਾ ਸਰਕਾਰ (Government of Canada) ਦੇ ਫਾਇਦੇ ਸਬੰਧੀ ਪ੍ਰੋਗਰਾਮਾਂ ਤੋਂ ਆਰਥਿਕ ਸਹਿਯੋਗ ਵਾਸਤੇ ਯੋਗ ਹੋਣਗੇ।

ਇਸ ਹਫ਼ਤੇ ਦੇ ਸ਼ੁਰੂ ਵਿੱਚ, ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਅਤੇ ਪੀਲ ਪਬਲਿਕ ਹੈਲਥ (Peel Public Health) ਦੀ ਸਲਾਹ ਨਾਲ, ਸਿਟੀ ਨੇ ਘੋਸ਼ਣਾ ਕੀਤੀ ਸੀ ਕਿ ਸਿਟੀ ਦੇ ਸਾਰੇ ਤਿਓਹਾਰ, ਕਾਰਜਕਰਮ, ਪ੍ਰਦਰਸ਼ਨ ਅਤੇ ਸਿਟੀ ਦੀਆਂ ਫੈਸਿਲਿਟੀਜ਼ ਅਤੇ ਪਰਫੋਰਮਿੰਗ ਆਰਟਸ ਸੈਂਟਰਾਂ ਵਿੱਚ ਹੋਣ ਵਾਲੇ ਕਾਰਜਕਰਮਾਂ ਲਈ ਭਾਈਚਾਰਕ ਕਾਰਜਕਰਮਾਂ ਦੇ ਪਰਮਿਟ, 1 ਜੁਲਾਈ, 2020 ਤੱਕ ਰੱਦ ਕਰ ਦਿੱਤੇ ਗਏ ਹਨ। ਇਹ ਘੋਸ਼ਣਾ, 27 ਮਾਰਚ, 2020 ਦੀ ਉਸ ਘੋਸ਼ਣਾ ਦੇ ਬਾਅਦ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ COVID-19 ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ, ਸਿਟੀ ਹਾਲ (City Hall) ਅਤੇ ਸਿਟੀ ਆਫ ਬ੍ਰੈਂਪਟਨ ਦੀਆਂ ਹੋਰ ਸਾਰੀਆਂ ਫੈਸਿਲਿਟੀਜ਼ ਅਗਲੇ ਨੇਟਿਸ ਤੱਕ ਬੰਦ ਰਹਿਣਗੀਆਂ।

ਸਿਟੀ, ਜ਼ਰੂਰੀ ਅਤੇ ਮਹੱਤਵਪੂਰਣ ਸੇਵਾਵਾਂ ਪ੍ਰਦਾਨ ਕਰਦੀ ਰਹੇਗੀ, ਇਹਨਾਂ ਵਿੱਚ ਸ਼ਾਮਲ ਹਨ: ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (Fire and Emergency Services), ਟ੍ਰਾਂਜ਼ਿਟ (Transit), ਬਾਇ-ਲਾਅ ਐਨਫੋਰਸਮੈਂਟ (By-Law Enforcement), ਐਨੀਮਲ ਸਰਵਿਸਿਜ਼ (Animal Services), ਵਰਕਸ ਓਪਰੇਸ਼ਨ ਐਂਡ ਮੈਟੇਨੈਂਸ (Works Operation and Maintenance), ਪਾਰਕਸ ਐਂਡ ਫੋਰੈਸਟਰੀ ਓਪਰੇਸ਼ਨਸ (Parks and Forestry Operations), ਸਿਕਿਓਰਿਟੀ ਸਰਵਿਸਿਜ਼ (Security Services), ਸਾਈਟ ਪਲਾਨ ਐਪਲੀਕੇਸ਼ਨਸ (Site Plan Applications), ਬਿਲਡਿੰਗ ਪਰਮਿਟਸ/ਇੰਸਪੈਕਸ਼ਨਸ (Building Permits/Inspections), ਔਫਿਸ਼ੀਅਲ ਪਲਾਨ ਅਮੈਂਡਮੈਂਟਸ (ਓ.ਪੀ.ਏ.) (Official Plan Amendments) (OPAs) ਅਤੇ ਰੀਜ਼ੋਨਿੰਗ ਪਲਾਨਿੰਗ ਐਪਲੀਕੇਸ਼ਨਸ (Rezoning Planning Applications), 311 ਅਤੇ ਐਡਮਿਨਿਸਟ੍ਰੇਟਿਵ/ਟੈਕਨੀਕਲ (Administrative/Technical) ਫੰਕਸ਼ਨਸ।

ਬਿਲਕੁੱਲ ਤਾਜ਼ਾ ਜਾਣਕਾਰੀ ਅਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (FAQs) ਲਈ, ਕਿਰਪਾ ਕਰਕੇ www.brampton.ca/COVID19 ਤੇ ਜਾਓ।

ਹਵਾਲੇ

“ਬੇਸ਼ੱਕ ਸਿਟੀ ਲਈ ਇਹ ਬੇਹੱਦ ਚੁਣੌਤੀਪੂਰਣ ਸਮਾਂ ਹੈ, ਜਿਸ ਨਾਲ ਸਾਨੂੰ ਬਹੁਤ ਹੀ ਮੁਸ਼ਕਲ ਪਰ ਜ਼ਰੂਰੀ ਫੈਸਲੇ ਲੈਣੇ ਪੈ ਰਹੇ ਹਨ। ਸਿਟੀ ਦੀਆਂ ਫੈਸਿਲਿਟੀਜ਼ ਦਾ ਵੱਧ ਸਮੇਂ ਤੱਕ ਬੰਦ ਰਹਿਣ ਦਾ ਮਤਲਬ ਹੈ ਕਿ ਅਸੀਂ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਤਰੀਕੇ ਵਿੱਚ ਤਬਦੀਲੀ ਕਰ ਰਹੇ ਹਾਂ। ਸਾਡਾ ਧਿਆਨ ਲਗਾਤਾਰ ਅਜਿਹੇ ਉਪਾਅ ਕਰਨ ਤੇ ਹੈ, ਜੋ ਇਸ ਮਹਾਂਮਾਰੀ ਦੇ ਲੰਮੀ-ਮਿਆਦ ਤੱਕ ਦੇ ਅਤੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰ ਸਕਣ। ਜਿਹਨਾਂ ਨਾਲ ਅਸੀਂ ਸਾਡੇ ਭਾਈਚਾਰੇ ਦੀ ਸੁਰੱਖਿਆ ਨੂੰ ਕਾਇਮ ਰੱਖ ਸਕੀਏ ਅਤੇ ਜ਼ਰੂਰੀ ਅਤੇ ਮਹੱਤਵਪੂਰਣ ਸੇਵਾਵਾਂ ਪ੍ਰਦਾਨ ਕਰ ਸਕੀਏ, ਜਿਹਨਾਂ ਤੇ ਨਿਵਾਸੀ ਨਿਰਭਰ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਦੇਸ਼ ਦੇ ਕਈ ਸੰਗਠਨਾਂ ਵਾਂਗ ਹੀ ਅਸੀਂ ਵੀ ਇਸ ਸੰਕਟ ਲਈ ਸਕਿਰਿਆ ਤੌਰ ਤੇ ਉਪਾਅ ਕਰ ਰਹੇ ਹਾਂ ਅਤੇ ਕਈ ਪ੍ਰਭਾਵਾਂ ਦੀ ਗੰਭੀਰਤਾ ਨੂੰ ਘੱਟ ਕਰਨ ਦਾ ਯਤਨ ਕਰ ਰਹੇ ਹਾਂ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸਟਾਫ਼ ਦੀ ਉਹਨਾਂ ਸਹਿਯੋਗ ਸੇਵਾਵਾਂ ਤੱਕ ਪਹੁੰਚ ਹੈ, ਜਿਹਨਾਂ ਦੀ ਇਸ ਸਮੇਂ ਦੌਰਾਨ ਉਹਨਾਂ ਨੂੰ ਲੋੜ ਹੈ। ਮੈਂ ਹਰ ਕਿਸੇ ਨੂੰ ਇਹ ਵੀ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਇਹ ਮੁਸ਼ਕਲ ਫੈਸਲਾ, COVID-19 ਨੂੰ ਫੈਲਣ ਤੋਂ ਰੋਕਣ ਲਈ ਫੈਸਿਲਿਟੀਜ਼ ਦੇ ਬੰਦ ਹੋਣ ਅਤੇ ਕਾਰਜਕਰਮਾਂ ਦੇ ਰੱਦ ਹੋਣ ਕਾਰਨ ਲਿਆ ਗਿਆ ਹੈ। ਇਸਦਾ ਇਹ ਮਤਲਬ ਨਹੀਂ ਹੈ ਕਿ ਪ੍ਰਭਾਵਿਤ ਕਰਮਚਾਰੀਆਂ ਦਾ ਘੱਟ ਮਹੱਤਵ ਹੈ। ਉਹ ਸਾਡੀ ਟੀਮ ਦਾ ਮਹੱਤਵਪੂਰਣ ਹਿੱਸਾ ਬਣੇ ਰਹਿਣਗੇ।”

- *ਡੇਵਿਡ ਬੈਰਿਕ (David Barrick), ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ, ਸਿਟੀ ਆਫ਼ ਬ੍ਰੈਂਪਟਨ*

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ਼ ਬ੍ਰੈਂਪਟਨ

905-874-3426 | Monika.Duggal@brampton.ca